



March 8th, 2024 Level 2 Homework

1. Write and practice Moharni with ਸ, ਬ, ਜ, ਚ, ਕ

Eg. Mukta Kanna Sihari Bihari Onkard Dulankard Laav Dulaav Hora Kanora Tippy Bindi Adhak
ਸ ਸਾ ਸਿ ਸੀ ਸੁ ਸੂ ਸੇ ਸੈ ਸੋ ਸੌ ਸੰ ਸਾਂ ਸੱਚ
s sa si see su soo say sai so sau nasal stress

2. Write and read 30 words with 2-3-4 letters using all the symbols we did so far such as, ਰੋਟੀ, ਕੁੰਜੀਆਂ, ਬਰੇਕਾਂ, ਸਲੈਕ, ਨੌਜਵਾਨ

3. Write and read half of the given sheet

4. Memorize numbers up to 75.

5. Memorize both sides of Dharmic Sheet.

6. Get quiz signed by parent.

ਬੀਬਾ ਬੱਚਾ

ਬੀਬਾ ਬੱਚਾ, ਪਿਆਰਾ ਬੱਚਾ।
ਸਭ ਨੂੰ ਲੱਗੇ, ਪਿਆਰਾ ਬੱਚਾ।

ਸੌਂ ਕੇ ਉੱਠੇ, ਮੂੰਹ ਝਲੇ ।
ਸੈਰ ਨੂੰ ਜਾਵੇ, ਨਿੱਤ ਸਵੇਰੇ।

ਨਾ ਧੋ ਉਜਲੇ ਕੱਪੜੇ ਪਾਵੇ।
ਹੱਥ ਜੋੜ ਕੇ ਵਾਹਿਗੁਰੂ ਧਿਆਵੇ।

ਸਭ ਨੂੰ ਆਦਰ ਨਾਲ ਬੁਲਾਂਦਾ।
ਵਿਦਿਆ ਸਿੱਖਦਾ ਗਿਆਨ ਵਧਾਂਦਾ।

ਨਾਲ ਦੋਸਤਾਂ ਕਦੇ ਨਾ ਲੜਦਾ।
ਰਲ ਮਿਲ ਸੋਹਣੀਆਂ ਖੇਡਾਂ ਕਰਦਾ।

ਰਾਤੀ ਵੇਲੇ ਸਿਰ ਸੌਂ ਜਾਵੇ।
ਬੀਬਾ ਬੱਚਾ ਸਭ ਨੂੰ ਭਾਵੇ।



REMINDERS

1. **Spring Gurmat Camp:** Mon, March 18 to Thurs, March 21 (9:00 AM – 3:30 PM). Register online.
2. **Sunday Youth & Family Darbar** from 5:30 – 7 PM. Speaker: Information session by Fraser Health (March 10, 2024)
3. **Spring Break:** Classes not in session from Monday, March 18 to Friday, March 29. Classes resume April 1. Sunday Darbar will continue.
4. **Dastar Tying Classes** starting April 7. Every Sunday from 4-5 PM. Only 2 spots LEFT. Register online.